


ਵਾਸ਼ੀਗਟਨ ਦੀ ਪੜਾਅਵਾਰ ਪਹੁੰਚ

	 ਸੋਧਿਆ ਗਿਆ ਪੜਾਅ 1	 ਪੜਾਅ 2	 ਪੜਾਅ 3	 ਪੜਾਅ 4
ਮਨੋਰੰਜਨ	ਕੁਝ ਬਾਹਰੀ ਮਨੋਰੰਜਨ (ਸ਼ਿਕਾਰ, ਫਸਿੰਗ, ਗੋਲਫ, ਬੇਟੀਗ, ਹਾਈਕੀਗ)	- ਕੁਝ ਬਾਲਗ/ਯੂਥ ਖੇਡਾਂ - 12 ਭਾਗੀਦਾਰਾਂ ਤੋਂ ਵੱਧ ਨਾਲ ਕੁਝ ਬਾਹਰੀ ਮਨੋਰੰਜਨ ਦੌੜ/ਰੇਸਾਂ/ਰਾਈਡ	- ਬਾਹਰੀ ਸਮੂਹ ਰੁਕਿ। ਖੇਡ ਗਤੀਵਿਧੀਆਂ (50 ਜਾਂ ਘੱਟ ਲੋਕ) - <25% ਸਮਰੱਥਾ ਤੇ ਮਨੋਰੰਜਨ ਸਹੂਲਤਾਂ	ਸਾਰੀ ਮਨੋਰੰਜਨਕ ਗਤੀਵਿਧੀ ਦੁਬਾਰਾ ਸ਼ੁਰੂ ਕਰੋ
ਸਮਾਰੋਹ (ਗੈਰ-ਧਾਰਮਿਕ)	ਹਰ ਹਫ਼ਤੇ ਆਪਣੇ ਘਰ ਤੋਂ ਬਾਹਰ 5 ਤੋਂ ਘੱਟ ਲੋਕਾਂ ਨਾਲ ਆਉਟਡੋਰ ਸਮਾਰੋਹਾਂ ਨੂੰ ਆਗਿਆ ਦਿਓ	ਹਰ ਹਫ਼ਤੇ ਆਪਣੇ ਘਰ ਤੋਂ ਬਾਹਰ 5 ਲੋਕਾਂ ਨੂੰ ਹੀ ਇਕੱਠਾ ਕਰੋ	10 ਲੋਕਾਂ ਤਕ ਦੇ ਸਮਾਰੋਹਾਂ ਦੀ ਇਜਾਜ਼ਤ ਦਿਓ	10 ਤੋਂ ਘੱਟ ਲੋਕਾਂ ਨਾਲ ਸਮਾਰੋਹਾਂ ਦੀ ਆਗਿਆ ਦਿਓ
ਬੁਜਿਨੇਸ/ਰੋਜ਼ਗਾਰਦਾਤਾ (ਸਾਰੇ ਬੁਜਿਨੇਸਾਂ ਨੂੰ ਰਾਜ ਦੁਆਰਾ ਲਿਖੀਆਂ ਸੁਰੱਖਿਆ ਯੋਜਨਾਵਾਂ ਦੀ ਪਾਲਣਾ ਕਰਨੀ ਹੋਵੇਗੀ)	<ul style="list-style-type: none"> - ਨੁਰਿਮਾਣ, ਉਸਾਰੀ, ਘਰੇਲੂ ਸੇਵਾਵਾਂ, ਐਗਰੀਕਲਚਰ, ਫੋਟੋਗ੍ਰਾਫੀ, ਕਰਬਸਾਈਡ ਲਾਇਬਰੇਰੀ ਸੇਵਾਵਾਂ, ਇਨਡੋਰ ਫਿਟਨੇਸ ਅਤੇ ਡ੍ਰਾਇਵ-ਇਨ ਇਵੈਂਟਸ ਮੀਟਿੰਗ ਪੜਾਅ 2 ਨਰਿਦੇਸ਼ - ਰਟਿਲ ਪੜਾਅ 2 ਦੇ ਨਰਿਦੇਸ਼ਾਂ ਦੀ ਪਾਲਣਾ ਕਰ ਰਹਿਾ ਹੈ, ਪਰ ਗੋਸਟ ਆਕਯੁਪੈਂਸੀ ਵੱਧ ਤੋਂ ਵੱਧ <30% ਦੀ ਹੈ - ਰਟਿਲ ਪੜਾਅ 2 ਦੇ ਨਰਿਦੇਸ਼ਾਂ ਦੀ ਪਾਲਣਾ ਕਰ ਰਹਿਾ ਹੈ, ਪਰ ਗੋਸਟ ਆਕਯੁਪੈਂਸੀ ਵੱਧ ਤੋਂ ਵੱਧ 25% ਅਤੇ ਇਨਡੋਰ ਸੇਵਾਵਾਂ 30 ਮੀਟ ਤੱਕ ਸੀਮਤਿ ਹੈ - ਪੇਸ਼ੇਵਰ ਸੇਵਾਵਾਂ ਪੜਾਅ 2 ਦੇ ਨਰਿਦੇਸ਼ਾਂ ਦੀ ਪਾਲਣਾ ਕਰ ਰਹੀਆਂ ਹਨ, ਪਰ ਆਕਯੁਪੈਂਸੀ ਅਧਿਕਤਮ 25% ਤੱਕ ਸੀਮਤਿ ਹੈ, ਜਿਸ ਵਿੱਚ ਬੰਦ ਕਮਰੇ ਵਿੱਚ 1-ਤੋਂ-1 ਸੇਵਾਵਾਂ ਦੀ ਛੁੱਟ ਹੈ। ਇਨਡੋਰ ਸੇਵਾ 30 ਮੀਟ ਤੱਕ ਸੀਮਤਿ ਹਨ। - ਨਿੱਜੀ ਸੇਵਾਵਾਂ ਪੜਾਅ 2 ਦੇ ਨਰਿਦੇਸ਼ਾਂ ਦੀ ਪਾਲਣਾ ਕਰ ਰਹੀਆਂ ਹਨ, ਪਰ ਆਕਯੁਪੈਂਸੀ ਅਧਿਕਤਮ 25% ਤੱਕ ਸੀਮਤਿ ਹੈ, ਜਿਸ ਵਿੱਚ ਬੰਦ ਕਮਰੇ ਵਿੱਚ 1-ਤੋਂ-1 ਸੇਵਾਵਾਂ ਦੀ ਛੁੱਟ ਹੈ। - ਰੈਸਟੋਰੈਂਟ/ਬਾਰ ** ਪੜਾਅ 2 ਦੇ ਨਰਿਦੇਸ਼ਾਂ ਦੀ ਪਾਲਣਾ ਕਰ ਰਹੀਆਂ ਹਨ, ਪਰ ਇਨਡੋਰ ਆਕਯੁਪੈਂਸੀ ਅਧਿਕਤਮ 25% ਅਤੇ ਆਉਟਡੋਰ ਆਕਯੁਪੈਂਸੀ 50% ਹੈ - ਪੇਟ ਗਰੁਮਿੰਗ ਪੜਾਅ 2 ਦੇ ਨਰਿਦੇਸ਼ਾਂ ਦੀ ਪਾਲਣਾ ਕਰ ਰਹੀਆਂ ਹਨ ਪਰ ਆਕਯੁਪੈਂਸੀ ਅਧਿਕਤਮ 25% ਹੈ - ਭਰੇ ਹੋਏ ਪਾਣੀ ਦੀ ਮਨੋਰੰਜਨ ਦੀਆਂ ਸਹੂਲਤਾਂ 	<ul style="list-style-type: none"> - ਬਾਕੀ ਨੁਰਿਮਾਣ - ਅਤਰਿਕਿਤ ਉਸਾਰੀ ਦੇ ਪੜਾਅ - ਘਰ ਵਿੱਚ/ਘਰੇਲੂ ਸੇਵਾਵਾਂ (ਨੈਨੀਜ, ਘਰ ਦੀ ਸਫਾਈ, ਆਦਿ) - ਪਰਚੁਨ (ਪਾਬੰਦੀਆਂ ਦੇ ਨਾਲ ਸਟੋਰ ਦੇ ਅੰਦਰ ਖਰੀਦਦਾਰੀ ਦੀ ਆਗਿਆ) - ਰਿਅਲ ਇਸਟੇਟ - ਲੀਗ-ਪਲੇ ਗ੍ਰੈਜੂਆਰੀ - <25% ਸਮਰੱਥਾ ਤੱਕ ਲਾਇਬਰੇਰੀਆਂ ਅਤੇ ਅਜਾਇਬ ਘਰ ਸੁਵਧਿਾ - <25% ਸਮਰੱਥਾ ਤੇ ਮੂਵੀ ਥੀਏਟਰ ਸੁਵਧਿਾ - ਐਗਰੀਕਲਚਰ - ਪੇਸ਼ੇਵਰ ਸੇਵਾਵਾਂ/ਦਫਤਰ-ਅਧਾਰਤ ਬੁਜਿਨੇਸ (ਟੈਲੀਵਰਕ ਕਰਨ ਤੇ ਜੋਰ ਦੱਤਾ ਜਾਂਦਾ ਹੈ) - ਨਿੱਜੀ ਸੇਵਾਵਾਂ (ਵਾਲ ਅਤੇ ਨਹੁੰ ਸੈਲੂਨ, ਨਾਈ, ਟੈਟੂ, ਆਦਿ) - ਪੇਟ ਗਰੁਮਿੰਗ - ਰੈਸਟੋਰੈਂਟ <50% ਸਮਰੱਥਾ ਨਾਲ, ਟੇਬਲ ਦਾ ਆਕਾਰ 6 ਤੋਂ ਵੱਡਾ ਨਹੀਂ ਹੋਵੇ (ਕੋਈ ਬਾਰ ਏਰੀਆ ਨਹੀਂ) - ਬਾਰ** ਕੋਈ ਵੀ ਇੰਡੋਰ ਸੀਟਿੰਗ ਨਹੀਂ ਜੁਦੋਂ ਤਕ ਕੁਝ ਨਰਿਦੇਸ਼ਾਂ ਵਿੱਚ ਨਿਮਨਤਮ ਭੋਜਨ ਲੋੜ ਨਾ ਦੱਸੀ ਹੋਵੇ - ਡ੍ਰਾਇਵ-ਇਨ ਇੰਵੈਟ - ਇੰਡੋਰ ਫਿਟਨੇਸ ਅਤੇ ਟਰੇਨਿੰਗ ਪਰਤੀ ਵੀਅਕਤੀ 300 ਵਰਗ ਫੁੱਟ ਤੱਕ, ਵੱਡੀਆਂ ਸਹੂਲਤਾਂ ਲਈ 25% ਸਮਰੱਥਾ ਤੱਕ ਸੀਮਤਿ ਹੈ। 	<ul style="list-style-type: none"> - <50% ਸਮਰੱਥਾ ਤੇ ਮੂਵੀ ਥੀਏਟਰ ਸੁਵਧਿਾ - ਗਾਹਕਾਂ ਲਈ ਸਰਕਾਰੀ ਸੇਵਾਵਾਂ (ਟੈਲੀਵਰਕ ਕਰਨ ਤੇ ਜੋਰ ਦੱਤਾ ਜਾਂਦਾ ਹੈ) - ਲਾਇਬਰੇਰੀਆਂ - 50% ਸਮਰੱਥਾ ਤੇ ਅਜਾਇਬ ਘਰ ਸੁਵਧਿਾ - ਇੰਡੋਰ ਫਿਟਨੇਸ ਅਤੇ ਟਰੇਨਿੰਗ 200 ਵਰਗ ਫੁੱਟ ਦੁਰੀ/ਵੀਅਕਤੀ ਤੱਕ, ਵੱਡੀਆਂ ਸਹੂਲਤਾਂ ਲਈ 25% ਸਮਰੱਥਾ ਤੱਕ ਸੀਮਤਿ ਹੈ। - <50% ਸਮਰੱਥਾ ਤੇ ਰੈਸਟੋਰੈਂਟ ਸੁਵਧਿਾ, ਟੇਬਲ ਦਾ ਆਕਾਰ 8 ਤੋਂ ਵੱਡਾ ਨਹੀਂ ਹੋਵੇ (ਕੋਈ ਬਾਰ ਏਰੀਆ ਨਹੀਂ) - ਪੜਾਅ 4 ਲਈ ਦੱਸੀਆਂ ਗਈਆਂ ਗਤੀਵਿਧੀਆਂ ਨੂੰ ਛੱਡ ਕੇ ਬਾਕੀ ਹੋਰ ਬੁਜਿਨੇਸ ਗਤੀਵਿਧੀਆਂ ਅਜੇ ਤੱਕ ਸੁਚੀਬੰਧ ਨਹੀਂ ਕੀਤੀਆਂ ਗਈਆਂ ਹਨ - ਰਟਿਲ ਇੰਵੈਟ (ਕਰਾਫਟ ਸੇਅ, ਆਦਿ) <200 ਲੋਕ 	<ul style="list-style-type: none"> - ਨਾਈਟ ਕਲੱਬ - ਸਮਾਰੋਹ ਸਥਾਨ - ਵੱਡੇ ਖੇਡ ਸਮਾਗਮ - ਵਰਕਸਾਈਟਸ ਦੇ ਪ੍ਰਤੀਬੰਧਿਤ ਸਟਾਫ ਨੂੰ ਦੁਬਾਰਾ ਕੰਮ ਤੇ ਲਗਾਓ, ਪਰ ਉਨ੍ਹਾਂ ਵਿਚਕਾਰ ਸੈਰੀਰਕ ਦੁਰੀ ਅਤੇ ਚੰਗੀ ਸਫਾਈ ਦਾ ਅਭਿਆਸ ਕਰਾਉਣਾ ਜਾਰੀ ਰੱਖੋ - ਲਾਈਵ ਮਨੋਰੰਜਨ

ਉੱਚ ਜੋਖਮ ਵਾਲੀ ਆਬਾਦੀ* ਨੂੰ ਘਰ ਰਹਿਣ ਉਤੇ ਜੋਰ ਦੱਤਾ ਜਾਂਦਾ ਹੈ, ਪਰ ਅਜਿਹੀ ਕੋਈ ਲੋੜ ਨਹੀਂ ਹੈ, ਘਰ ਹੀ ਰਹੇ ਜਦੋਂ ਤਕ ਉਨ੍ਹਾਂ ਨੇ ਮੌਜੂਦਾ ਪੜਾਅ ਵਿੱਚ ਆਗਿਆ ਪ੍ਰਾਪਤ ਗਤੀਵਿਧੀਆਂ ਵਿੱਚ ਸ਼ਾਮਲ ਨਾ ਹੋਣਾ ਹੋਵੇ। ਗੈਰ-ਜ਼ਰੂਰੀ ਯਾਤਰਾ ਪੜਾਅ ਤੋਂ ਆਉਣ ਤਕ ਸੀਮਤ ਰੱਖਣੀ ਚਾਹੀਦੀ ਹੈ

* CDC ਅਨੁਸਾਰ ਉੱਚ ਜੋਖਮ ਵਾਲੀ ਆਬਾਦੀ ਵਿੱਚ ਆਉਂਦੇ ਹਨ: 65 ਸਾਲ ਜਾਂ ਇਸਤੋਂ ਵੱਧ ਉਮਰ ਦੇ ਵੀਅਕਤੀ; ਅੰਡਰਲਾਇੰਗ ਮੈਡੀਕਲ ਸਥਿਤੀਆਂ ਵਾਲੇ ਹਰ ਉਮਰ ਦੇ ਲੋਕ (ਖਾਸਕਰ ਚੰਗੀ ਤਰ੍ਹਾਂ ਨਿਖਿੱਤਰਤਿ ਨਾ ਹੋਣ ਵਾਲੀ ਸਥਿਤੀ), ਗੰਭੀਰ ਫੇਫੜਿਆਂ ਦੀ ਬਿਮਾਰੀ ਵਾਲੇ ਜਾਂ ਦਰਮਿਆਨੀ ਤੋਂ ਗੰਭੀਰ ਦਮਾ ਵਾਲੇ ਲੋਕ, ਜਨਿੰਹਾਂ ਦੇ ਦਲਿ ਦੀਆਂ ਗੰਭੀਰ ਸਥਿਤੀਆਂ ਹਨ, ਉਹ ਲੋਕ ਜੋ ਇਮਿਊਨੋਕੋਮਪ੍ਰੋਮਾਈਜ਼ਡ ਹਨ, ਗੰਭੀਰ ਮੇਟਾਬੋ ਵਾਲੇ ਲੋਕ, ਸੁਗਰ ਵਾਲੇ ਲੋਕ, ਗੁਰਦੇ ਦੀ ਗੰਭੀਰ ਬਿਮਾਰੀ ਵਾਲੇ ਲੋਕ ਜੋ ਡਾਇਲਿਸਿਸ ਕਰਵਾ ਰਹੇ ਹਨ, ਅਤੇ ਜਿਗਰ ਦੀ ਬਿਮਾਰੀ ਵਾਲੇ ਲੋਕ; ਉਹ ਲੋਕ ਜੋ ਨਰਸਿੰਗ ਹੋਮ ਜਾਂ ਲੰਬੇ ਸਮੇਂ ਦੀ ਦੇਖਭਾਲ ਦੀ ਸਹੂਲਤ ਵਿੱਚ ਰਹਿੰਦੇ ਹਨ।

** Safe Start Phased Plan ਦੇ ਉਦੇਸ਼ਾਂ ਲਈ, ਬਾਰਾਂ ਵਿੱਚ ਸਰਾਂ, ਬਰੀਵਰੀਜ਼, ਵਾਈਨਰੀਜ਼ ਅਤੇ ਡਿਸਟਿਲਰੀਜ਼ ਸ਼ਾਮਲ ਹਨ।

*** Safe Start Phased Plan ਦੇ ਉਦੇਸ਼ਾਂ ਲਈ, ਅਧਿਕਤਮ ਆਕਯੁਪੈਂਸੀ ਦਾ ਮਤਲਬ ਹੈ ਵਾਇਰ ਕੋਡ ਦੁਆਰਾ ਨਰਿਧਾਰਤ ਅਧਿਕਤਮ ਆਕਯੁਪੈਂਸੀ ਬਣਾਉਣਾ।